

ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ (ਰਜਿ:)

Akhand Kirtani Jatha International (Regd)

Head Office: Rangley Sajjan Memorial Charitable Trust (Regd.), Chowk Baba Sahib, Shri Amritsar.

ਹੈਡ ਆਫਿਸ: ਰੰਗਲੇ ਸੱਜਣ ਮੈਮੋਰਿਅਲ ਟਰਸਟ (ਰਜਿ:), ਚੌਕ ਬਾਬਾ ਸਾਹਿਬ, ਸ੍ਰੀ ਅੰਮ੍ਰਿਤਸਰ ।

ਮੁੱਖ ਸੇਵਾਦਾਰ: ਜਥੇਦਾਰ ਭਾਈ ਬਖਸ਼ੀਸ਼ ਸਿੰਘ ਜੀ

ਸੰਦੇਸ਼

ਖਾਲਸਾ ਪੰਥ ਦੀਆਂ ਅਨੇਕਾਂ ਧਾਰਮਿਕ ਜਥੇਬੰਦੀਆਂ ਵਾਂਗ ਅਖੰਡ ਕੀਰਤਨੀ ਜਥਾ ਵੀ ਇਕ ਧਾਰਮਿਕ ਜਥੇਬੰਦੀ ਦੇ ਰੂਪ ਵਿਚ ਪੰਥ ਵਿਚ ਵਿੱਚਰ ਰਿਹਾ ਹੈ । ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਲੋਂ ਸਮੂਹ ਜਗਤ ਨੂੰ ਨਾਮ ਜਪਣ, ਵੰਡ ਛਕਣ ਅਤੇ ਕਿਰਤ ਕਰਨ ਦਾ ਉਪਦੇਸ਼ ਦਿੱਤਾ ਗਿਆ । ਅਖੰਡ ਕੀਰਤਨੀ ਜਥੇ ਦੇ ਬਾਨੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵਲੋਂ ਆਪਣੀ ਆਯੂ ਪ੍ਰਯੰਤ ਇਸ ਗੁਰ ਉਪਦੇਸ਼ ਤੇ ਡੱਟ ਕੇ ਪਹਿਰਾ ਦਿੱਤਾ ਗਿਆ । ਅੱਜ ਵੀ ਜਥਾ ਇਸ ਮਰਿਆਦਾ ਨੂੰ ਮੁਖ ਰਖ ਕੇ ਖਾਲਸਾ ਪੰਥ ਵਿਚ ਸੇਵਾ ਨਿਭਾ ਰਿਹਾ ਹੈ ।

ਅਖੰਡ ਕੀਰਤਨੀ ਜਥੇ ਦੀ ਵਿਲਖਣਤਾ ਇਹ ਹੈ ਕਿ ਜਥੇ ਦੇ ਸਮੂਹ ਮੈਂਬਰ ਧਰਮ ਦੀ ਕਿਰਤ ਕਰਦੇ ਹੋਏ ਜਥੇ ਵਿਚ ਵਖ ਵਖ ਤਰਾਂ ਦੀਆਂ ਸੇਵਾਵਾਂ ਨਿਭਾਉਂਦੇ ਹਨ । ਅਖੰਡ ਕੀਰਤਨੀ ਜਥਾ ਸੰਨ 1900 ਇ: ਤੋਂ ਲੈਕੇ ਅੱਜ ਤਕ ਪੰਥ ਵਿਚ ਨਿਸ਼ਕਾਮ ਰੂਪ ਵਿਚ ਅੰਮ੍ਰਿਤ ਸਿੰਚਾਰ, ਅਖੰਡ ਪਾਠ ਸਾਹਿਬ, ਕੀਰਤਨ, ਲੰਗਰ ਅਤੇ ਹੋਰ ਸੇਵਾਵਾਂ ਕਰ ਰਿਹਾ ਹੈ ।

ਪਿਛਲੇ ਕੁਝ ਸਮੇਂ ਤੋਂ ਸੰਗਤਾਂ ਵਲੋਂ ਜਥੇ ਦੇ ਨੋਟਿਸ ਵਿਚ ਲਿਆਂਦਾ ਗਿਆ ਹੈ ਕਿ ਜਥੇ ਦੇ ਕੁਝ ਸਿੰਘਾਂ ਅਤੇ ਸਿੰਘਣੀਆਂ ਵਲੋਂ ਕੀਰਤਨ ਕਰਨ ਦੀ ਮਰਿਆਦਾ ਨੂੰ ਇਕ ਧੰਦੇ ਵਾਂਗ ਵਰਤਿਆ ਜਾ ਰਿਹਾ ਹੈ । ਇਹਨਾਂ ਲੋਕਾਂ ਵਲੋਂ ਸੰਗਤ ਤੋਂ ਕੀਰਤਨ ਕਰਨ ਦੇ ਬਦਲੇ ਮਾਇਆ ਦੀ ਮੰਗ ਕੀਤੀ ਜਾਂਦੀ ਹੈ । ਇਥੋਂ ਤਕ ਕਿ ਕੀਰਤਨ ਕਰਨ ਲਈ ਦੂਰ ਦੁਰਾਡੇ ਜਾਣ ਵਾਸਤੇ ਹਵਾਈ ਜਹਾਜ ਅਤੇ ਰੇਲ ਗੱਡੀ ਵਿੱਚ A C ਕਲਾਸ ਦੀਆਂ ਟਿਕਟਾਂ ਸੰਗਤ ਦੀ ਮਾਇਆ ਨਾਲ ਬੁਕ ਕਰਵਾਈਆਂ ਜਾਂਦੀਆਂ ਹਨ । ਇਹ ਗਲ ਗੁਰ ਉਪਦੇਸ਼ ਅਤੇ ਜਥੇ ਦੀ

ਮਰਿਆਦਾ ਦੇ ਬਿਲਕੁਲ ਉਲਟ ਹੈ । ਅਖੰਡ ਕੀਰਤਨੀ ਜਥੇ ਵਿਚ ਕਿਸੇ ਵੀ ਕਿਸਮ ਦੀ ਸੇਵਾ ਬਦਲੇ ਮਾਇਆ ਆਦਿਕ ਲੈਣ ਦੀ ਕੋਈ ਪ੍ਰਥਾ ਨਹੀਂ ਹੈ ।

ਅੱਜ ਤਰੀਕ 27 ਨਵੰਬਰ 2012 ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਜਲੰਧਰ ਵਿਖੇ ਹੋ ਰਹੇ ਸਾਲਾਨਾ ਅਖੰਡ ਕੀਰਤਨ ਸਮਾਗਮ ਵਿਚ ਹਾਜ਼ਰੀਆਂ ਭਰ ਰਹੇ ਜਥੇ ਦੇ ਵਿਚਾਰਵਾਨ ਅਤੇ ਪੁਰਾਤਨ ਸਿੰਘਾਂ ਦੀ ਇਕ ਜ਼ਰੂਰੀ ਇਕਤਰਤਾ ਸਮਾਗਮ ਸਥਾਨ ਤੇ ਹੋਈ । ਇਸ ਇਕਤਰਤਾ ਵਿਚ ਜਥੇ ਦੇ ਕੁਝ ਸਿੰਘਾਂ ਅਤੇ ਸਿੰਘਣੀਆਂ ਵਲੋਂ ਕੀਰਤਨ ਕਰਨ ਅਤੇ ਹੋਰ ਸੇਵਾਵਾਂ ਬਦਲੇ ਮਾਇਆ ਆਦਿਕ ਲੈਣ ਦੀ ਵਧ ਰਹੀ ਬਿਮਾਰੀ ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ । ਕਾਫੀ ਵਿਚਾਰਾਂ ਕਰਨ ਉਪਰੰਤ ਸਿੰਘਾਂ ਵਲੋਂ ਭਾਈ ਸਾਹਿਬ ਭਾਈ ਬਖਸ਼ੀਸ਼ ਸਿੰਘ, ਜਥੇਦਾਰ ਅਖੰਡ ਕੀਰਤਨੀ ਜਥਾ ਦੀ ਹਾਜ਼ਰੀ ਵਿਚ ਹੇਠ ਲਿਖੇ ਫੈਸਲੇ ਲਏ ਗਏ । ਇਕਤਰਤਾ ਵਿਚ ਹਾਜ਼ਿਰ ਸਿੰਘਾਂ ਨੇ ਇਹ ਵੀ ਨਿਰਨਾ ਕੀਤਾ ਕਿ ਇਹਨਾ ਫੈਸਲਿਆਂ ਨੂੰ 28 ਨਵੰਬਰ 2012 ਨੂੰ ਦਿਵਸ ਵੇਲੇ ਦੇ ਸਮਾਗਮ ਦੇ ਭੋਗ ਉਪਰੰਤ ਸੰਗਤ ਵਿਚ ਪੜਕੇ ਸੁਣਾਇਆ ਜਾਵੇ ਅਤੇ ਨਾਲ ਹੀ ਇੰਟਰਨੈਟ ਅਤੇ ਅਖਬਾਰਾਂ ਰਾਹੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇ ।

1. ਅੱਜ ਯਾਨੀ 28 ਨਵੰਬਰ 2012 ਤੋਂ ਬਾਅਦ ਅਖੰਡ ਕੀਰਤਨੀ ਜਥੇ ਦੇ ਕਿਸੇ ਵੀ ਸਿੰਘ ਜਾਂ ਸਿੰਘਣੀ ਵਲੋਂ ਅਖੰਡ ਪਾਠ, ਕੀਰਤਨ ਅਤੇ ਲੰਗਰ ਆਦਿਕ ਸੇਵਾ ਬਦਲੇ ਸੰਗਤ ਕੋਲੋਂ ਕੋਈ ਵੀ ਮਾਇਆ ਆਦਿਕ ਲੈਣ ਦੀ ਆਗਿਆ ਨਹੀਂ ਹੋਵੇਗੀ । ਜੇ ਕਿਸੇ ਮੈਂਬਰ ਵਲੋਂ ਇਸ ਆਦੇਸ਼ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਉਸਨੂੰ ਜਥੇ ਵਿਚ ਕੋਈ ਵੀ ਸੇਵਾ ਕਰਨ ਦਾ ਅਧਿਕਾਰ ਨਹੀਂ ਹੋਵੇਗਾ । ਮਾਇਆ ਦੇਣ ਵਾਲੇ ਜਾਂ ਲੈਣ ਵਾਲੇ ਇਸ ਲਈ ਬਰਾਬਰ ਦੇ ਜ਼ਿੰਮੇਵਾਰ ਹੋਣਗੇ ।

2. ਅਖੰਡ ਕੀਰਤਨੀ ਜਥੇ ਦੇ ਕੁਝ ਸਿੰਘਾਂ ਵਿਚ ਡੇਰਿਆਂ ਵਿਚ ਜਾਕੇ ਕੀਰਤਨ ਕਰਨ ਦੀ ਰੁਚੀ ਵੇਖੀ ਜਾ ਰਹੀ ਹੈ । ਇਹਨਾ ਸਿੰਘਾਂ ਨੂੰ ਡੇਰਿਆਂ ਤੇ ਕੀਰਤਨ ਕਰਨ ਤੋਂ ਸੰਕੋਚਿਆ ਜਾਂਦਾ ਹੈ ਕਿਉਂਕਿ ਜਥਾ ਪੰਥ ਵਿਚ ਡੇਰਾਵਾਦ ਦੇ ਪੂਰੀ ਤਰਾਂ ਖਿਲਾਫ਼ ਹੈ ।

3. ਜਥੇ ਵਲੋਂ ਪੂਰੇ ਸਾਲ ਵਿਚ ਵੱਖ ਵੱਖ ਸ਼ਹਿਰਾਂ ਵਿਚ 7 ਸੈਂਟਰਲ ਸਾਲਾਨਾ ਕੀਰਤਨ ਸਮਾਗਮ ਹੁੰਦੇ ਹਨ । ਇਹਨਾ ਸਮਾਗਮਾਂ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਸਿੰਘ ਸਿੰਘਣੀਆਂ ਹਾਜ਼ਰੀਆਂ ਭਰਦੇ ਹਨ । ਇਸ ਤੋਂ ਇਲਾਵਾ ਹੋਰ

ਥਾਵਾਂ ਤੇ ਜੋ ਕੀਰਤਨ ਸਮਾਗਮ ਹੁੰਦੇ ਹਨ ਉਹਨਾ ਲਈ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸਮਾਗਮ ਲੋਕਲ ਲੈਵਲ ਤੇ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਿਭਾਏ ਜਾਣ ਅਤੇ ਬਾਹਰੋਂ ਕੀਰਤਨੀਆਂ ਨੂੰ ਘੱਟ ਤੋਂ ਘੱਟ ਬੁਲਾਇਆ ਜਾਵੇ ।

4. ਵਖ ਵਖ ਸਹਿਰਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਉਹਨਾ ਕੀਰਤਨੀਆਂ ਨੂੰ ਜੋ ਅਖੰਡ ਪਾਠ ਸਾਹਿਬ ਅਤੇ ਕੀਰਤਨ ਸੁਨਣ ਦੀ ਸੇਵਾ ਵਿਚ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹਨ, ਕੀਰਤਨ ਕਰਨ ਦੀ ਸੇਵਾ ਵਿਚ ਤਰਜੀਹ ਦਿਤੀ ਜਾਵੇ । ਕੀਰਤਨ ਕਰਨ ਵਾਲੇ ਸਿੰਘ ਜਾਂ ਸਿੰਘਣੀ ਦੇ ਵਿਅਕਤੀਗਤ ਜੀਵਨ ਦਾ ਵੀ ਸੰਗਤ ਤੇ ਬਹੁਤ ਪ੍ਰਭਾਵ ਪੈਂਦਾ ਹੈ ।

ਅਖੰਡ ਕੀਰਤਨੀ ਜਥੇ ਦੇ ਦੇਸ਼ਾਂ ਵਿਦੇਸ਼ਾਂ ਵਿਚ ਰਹਿ ਰਹੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਥੇ ਦੀ ਚੜਦੀ ਕਲਾ ਲਈ ਉਪਰ ਦਿੱਤੇ ਗਏ ਫੈਸਲਿਆਂ ਤੇ ਡੱਟ ਕੇ ਅਮਲ ਕੀਤਾ ਜਾਵੇ ਅਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਲਈਆਂ ਜਾਣ ।

27.11.2012

ਸੰਗਤਾਂ ਦਾ ਝਾੜੂਬਰਦਾਰ,
ਬਖਸ਼ੀਸ਼ ਸਿੰਘ (ਜਥੇਦਾਰ)

ਜਾਰੀ ਕਰਤਾ: ਰਾਜਿੰਦਰ ਪਾਲ ਸਿੰਘ
ਬੁਲਾਰਾ ਅਖੰਡ ਕੀਰਤਨੀ ਜਥਾ